

MILKFOOD LIMITED

5th Floor, 91, Bhandari House, Nehru Place, New Delhi-110 019
Ph.: 011-26460670-4 / 26463773
E-mail : milkfoodltd@milkfoodltd.com, Website : www.milkfoodltd.com
CIN : L15201PB1973PLC003746 GST : 07AAACM5913B1ZY

6th December, 2024

MFL\SCY\2024-25
The Manager (Listing)
The BSE Limited
1st Floor, New Trading Ring,
Rotunda Building
P J Towers, Dalal Street,
Fort, Mumbai-400 001

Sub: Copy of Advertisement published in newspapers – Notice of the 1st (2024-25)
Extra-ordinary General Meeting
Scrip Code No.: 507621

Dear Sir/Madam

In compliance with Regulation 30 & 47 of the Securities and Exchange Board of India (Listing Obligations and Disclosure Requirements) Regulations, 2015, please find enclosed herewith newspaper clippings dated 6th December, 2024 of Notice of 1st (2024-25) Extra-ordinary General Meeting of Milkfood Limited to be held on **Monday, 30th December, 2024** at 9.00 a.m. at the registered office of the Company at Bahadurgarh, Distt. Patiala, Punjab, as published in “**Business Standard**” – English Daily and “**Daily Mehnat Jalandhar**” - a regional (Punjabi) Daily.

You are requested to take the same on your records and oblige.

Thanking you,

Yours faithfully
For Milkfood Limited

Rhaxur

(Rakesh Kumar Thakur)
Company Secretary
Encl: a/a



milkfood

Regd. Office : P.O. Bahadurgarh-147021 Distt. Patiala (Punjab)
Phones : 0175-2381404 / 2381415
E-mail : unitpatiala@milkfoodltd.com

EQT Asia doubles down on India's health care, infra

Swedish PE firm invests \$6 bn in country, sells stake worth \$2.4 bn in 18 months

DEV CHATTERJEE & JADEN MATHW PAUL
Mumbai, 5 December



INDIA'S STOCK MARKET HAS SEEN SIGNIFICANT GROWTH, AND WE BELIEVE HAVING EXPOSURE TO IT ADDS A UNIQUE ELEMENT TO INVESTORS' PORTFOLIOS

JEAN ERIC SALATA
Chairperson of EQT Asia and Head of Private Capital Asia

India would continue to attract investments from EQT Private Capital Asia, one of the world's largest private equity firms, in the new year, especially in the fields of health care, financial services, and infrastructure, Jean Eric Salata, chairperson of EQT Asia and head of Private Capital Asia, said here on Thursday.

EQT Asia has already invested \$6 billion in the last 18 months across key sectors, including healthcare technology, while it exited investments worth \$2.4 billion in the same period.

"Over the past 18 months, we've invested \$6 billion in India, which remains one of the most attractive investment destinations in the world. I believe that trend will continue in the new year (2025)," Salata said. EQT Private Equity, earlier known as Barings PE, made its entry into India almost 30 years ago and since then it has grown into a significant Asia-focused PE business. In 2022, Barings PE merged with EQT, becoming the Asian arm of EQT.

"EQT is a global investment firm, with a diverse portfolio across private equity, infrastructure, and real estate, and we offer these services globally, including in India," Salata said while addressing a media roundtable. EQT, founded by Sweden's

Wallenberg family, has substantial holdings in global companies such as Ericsson, ABB, Saab, and AstraZeneca. It went public in 2019 and is listed on the Stockholm Stock Exchange, with a market capitalisation of around \$40 billion. "Our assets under management (AUM) are approx-

imately €280 billion, making us one of the largest private equity firms in the world," Salata said. Salata said liquidity and access to markets in India are also attractive. "India's stock market has seen significant growth, and we believe having exposure to it adds a unique element to investors' portfolios. These factors make India and Asia increasingly important in a post-low-interest-rate environment," he added.

Hari Gopalakrishnan, Head of India for Private Capital Asia, said the firm was a pioneer in buyouts in India. "We've been doing buyouts for over a decade now. Our first major buyout in India was in 2013, with Hexaware. To date, we have completed around 20 buyout investments since 2011," he said.

"Exits were relatively small compared to our new investments in India, but we're pleased with the overall returns and progress we've made," Gopalakrishnan said. "We are among the top performers in India across all key metrics. Over the last 15 years, we've distributed \$7 billion out of India. Looking forward, we believe the buyout market in India will continue to grow. In 2023, the buyout market was worth \$10 billion, and we expect it to reach \$50 billion by the end of the decade," he added.

More on business-standard.com

Bitcoin@\$100K: Milestone may boost Indian investors' rush

AJINKYA KAWALE
Mumbai, 5 December

The recent Bitcoin rally, which saw the cryptocurrency surge past the \$100,000 mark on Thursday, is drawing Indian investors in droves.

Cryptocurrency platforms in India are experiencing a significant uptick in activity and user sign-ups, driven by the optimism surrounding "crypto-friendly" Donald Trump's US presidential election victory. "We've seen a five to six times increase in trading volume on our platform," says Balaji Srihari, business head at CoinSwitch, a major crypto exchange. "Every metric — from new customer acquisition to people visiting the platform, people trading on our platform, and the trading volume — has surged, with some metrics climbing by ten times."

With rise in the VDA's (virtual digital asset's) value, more investors are turning to it as a feasible investment opportunity. Trump's appointment of crypto advocate Paul Atkins to replace Securities and Exchange Commission Chair Gary Gensler, who had cracked down on digital assets following the 2022 market crash, is expected to further fuel the rally.



Sumit Gupta, co-founder of CoinDCX, a leading crypto exchange, notes the increase in user registrations. "We're seeing a five to six times expansion in new user sign-ups. Trading volumes have increased by over 300 per cent due to the growing interest in this rally," Gupta explains.

Founders of crypto firms anticipate the rally will continue through the first half of 2025, supported by a steady influx of new users. "We're seeing a lot of old users coming back, checking their portfolio, and either buying or selling some of it. These are known as reactivations. I expect that a lot of new users will come in over the next few months," said Edul Patel, co-founder and chief executive officer (CEO), Mudrex.

For the second consecutive year, India has continued to lead the way in global cryptocurrency adoption in 2024, according to a report from blockchain analytics firm Chainalysis. At present, India has around 40 million active crypto investors, suggest industry estimates.

Indian investors are now viewing Bitcoin as a viable option for wealth creation, said Thangapandi Durai, CEO, Koinkpark. "For Indian investors, this is a prime opportunity to recognise that cryptocurrencies offer substantial capital appreciation potential. Bitcoin, often referred to as 'digital gold,' provides a hedge against inflation while serving as a store of value."

Inputs from Surbhi Gloria Singh

BharatPe's 'Shield' against online frauds

Fintech firm BharatPe on Thursday rolled out a fraud-protection plan "Shield" to offer coverage against digital frauds including protection against fraudulent UPI transactions. The new offering extends protection from fraudulent digital transactions up to ₹5,000. Users can avail the offerings at ₹19 per month. Users making their first UPI transaction with the fintech app will receive 30 days of complementary fraud protection service, the company said.

BharatPe Shield covers risks such as computer fraud, phishing attacks, and unauthorised transactions caused by phone loss. It enables claims for losses incurred up to 10 days prior to reporting such frauds. "With BharatPe Shield, we are going a step further by empowering our users with a fraud protection plan that secures their daily transactions," said Nalin Negi, CEO, BharatPe.

AJINKYA KAWALE

Vi board to consider ₹2K cr preferential issue to Vodafone Group

The board of Vodafone Idea (Vi) will consider a proposal to raise ₹2,000 crore from entities belonging to promoter Vodafone Group through a preferential issue, on December 9.

The debt-laden telco's board will consider the issue of equity shares and/or convertible securities, Vi said in an exchange filing on Thursday. The development comes a day after British Telecom giant Vodafone PLC announced plans to liquidate its holdings in mobile tower infrastructure company Indus Towers, selling its remaining 3 per cent stake. Pegged at ₹2,840 crore, the transaction will allow Vodafone to repay its outstanding dues of \$101 million or about ₹856 crore and use the residual amount to pay outstanding dues of its Indian venture Vodafone Idea. Back in June, Vodafone had sold 484.7 million shares or a hefty 18 per cent stake in Indus Towers in block deals, and raised ₹15,300 crore.

Among the promoters in Vi, Vodafone Group holds a 22.56 per cent stake while the Aditya Birla Group holds 14.76 per cent. SUBHAYAN CHAKRABORTY

As Trump tariff looms, P&G sourcing more steel from India

Procter & Gamble has overhauled its supply chain for the tiny, extra-thin strips of stainless steel in its Gillette razors to source from India, a move expected to help protect its margins from any tariffs U.S. President-Elect Donald Trump may impose.

The stainless steel the Gillette-brand razor maker uses is highly specialised to prevent nicks and cuts and is only produced in large quantities by a handful of companies, none of which are located in the US. P&G has told the US Commerce Department in public filings. A Reuters analysis of import records over the past four years shows that P&G has shifted where it buys the stainless steel for its top grooming brands in the United States, to a cheaper Indian manufacturer. The company now primarily obtains the steel for Gillette from Jindal Stainless Steel Ltd, according to the U.S. import records for P&G subsidiaries, including Gillette. REUTERS

TECH DIGEST | mybs.in/tech

NOKIA'S SNAKE GAME ON NOTHING PHONES

Nothing has reimaged the classic Snake game of Nokia with a new widget for its smartphones. Exclusive to Nothing devices, the game uses touch controls to guide the snake as it collects food and avoids collisions. Users can pause the game and view high scores. The widget is part of Nothing's Community Widgets platform, with more user-created tools planned for the future.



OpenAI announces daily livestreams for 12 days

OpenAI, backed by Microsoft, has announced daily livestreams starting December 5 to "unveil, demo, and launch" new tools and features. Highlights may include the launch of the Sora AI text-to-video tool, a new reasoning model, and a festive ChatGPT Voice interface. These announcements will continue through December 17, with the text-to-video tool expected to be available soon.

Milkfood Limited
CIN: L15201PB1973PLC003746
Regd. Office: P.O. Bahadurgarh, Distt.: Patiala -147021, (Punjab)
Tel: 0175-2381404/2381415, Fax: 0175-2380248
Email: milkfoodtd@milkfoodtd.com
Website: www.milkfoodtd.com

NOTICE OF EXTRA-ORDINARY GENERAL MEETING, BOOK CLOSURE AND E-VOTING INFORMATION

Notice is hereby given that the 1st (2024-25) Extra-ordinary General Meeting (EGM) of the Company will be held on **Monday, the 30th December, 2024 at 9.00 a.m. at the Registered Office of the Company at P.O. Bahadurgarh, Distt. Patiala, Punjab-147021.**

Pursuant to Section 91 of the Companies Act, 2013, Rule 10 of the Companies (Management & Administration) Rules, 2014 and Regulation 42 of the SEBI (Listing Obligations and Disclosure Requirements) Regulations, 2015, **the Register of Members and the Share Transfer Books of the Company shall remain closed from Tuesday, the 24th December, 2024 to Monday, the 30th December, 2024 (both days inclusive), for the purpose of EGM.**

In compliance with the provisions of Section 108 of the Companies Act, 2013 (the 'Act') read with Rule 20 of the Companies (Management and Administration) Rules, 2014, as amended (the 'Rules') and Regulation 44 of the Securities and Exchange Board of India (Listing Obligations and Disclosure Requirements) Regulations, 2015 (the 'Listing Regulations'), the Company is providing electronic voting ('Remote e-Voting') facility to the members to enable them to cast their votes electronically. Accordingly, the items of business given in the Notice of the EGM may be transacted through electronic voting facilities provided by Central Depository Services (India) Limited ('CDSL').

Members are informed that the Company has completed dispatch of the 'Notices of the EGM', through permitted mode on Thursday, 5th December, 2024. The same is available on the website of the Company at www.milkfoodtd.com and on the websites of the Stock Exchanges viz. www.bseindia.com. A copy of the same is also available on the website of CDSL at www.evotingindia.com.

Members are further informed that (a) Remote e-voting shall commence at **9:00 a.m. (IST) on Friday, 27th December, 2024** and end at **5:00 p.m. (IST) on Sunday, 29th December, 2024**; (b) No remote e-voting shall be allowed beyond the aforesaid date and time and remote e-voting module shall be disabled by CDSL after **5:00 p.m. (IST) on Sunday, 29th December, 2024**; (c) Voting rights for voting through remote e-voting as well as Polling Paper at EGM shall be reckoned on the paid-up value of the shares registered in the name of the members of the Company as on **Cut-off date i.e. Monday, 23rd December, 2024**; (d) A person is already registered with NSDL/CDSL for remote e-voting, he/she can use his/her existing User ID and Password for casting his/her vote. Individual shareholders holding securities in electronic mode and who acquires shares of the Company and becomes a Member of the Company after dispatch of the Notice and holds shares as of the cut-off date may follow the login process mentioned in the Notice of the EGM. Members can also login by using the existing login credentials of the demat account held through Depository Participant registered with CDSL or NSDL for e-voting facility. (e) The facility for voting through Polling Paper shall also be made available at the EGM and the members attending the EGM who have not cast their vote by remote e-voting shall be able to exercise their right through Polling Paper at the EGM; (f) A member may participate in the EGM even after exercising his/her right to vote through remote e-voting but shall not be allowed to vote again at the EGM; (g) A person, whose name is recorded in the Register of Members or in the Register of Beneficial Owners maintained by the Depositories as on the **Cut-off date i.e. Monday, 23rd December, 2024**, shall only be entitled to avail the facility of remote e-voting as well as voting at the EGM through Polling Paper. A person who is not a member as on the Cut-off date should treat this Notice for information purpose only;

For e-voting instructions, members are requested to go through the instructions given in the Notice of the EGM. In case of any queries / grievances connected with electronic voting, members may refer the Frequently Asked Questions (FAQs) for Shareholders and remote e-voting user manual for Shareholders available at the Downloads section of www.evotingindia.com or contact Mr. Rakesh Dalvi, Sr. Manager, (CDSL,) Central Depository Services (India) Limited, A Wing, 25th Floor, Marathon Futurex, Mafatal Mill Compounds, N M Joshi Marg, Lower Parel (East), Mumbai - 400013 or send an email to helpdesk.evoting@cdslindia.com or call at toll free no. 1800 21 09911.

The results of voting on the resolutions set out in the Notice of the EGM shall be declared within the stipulated time. The declared results along with the report of the Scrutinizer shall be placed on the website of the Company www.milkfoodtd.com and on the website of CDSL immediately after the declaration of result by the Chairman or a person authorised by him and the results shall also be communicated to the Stock Exchanges.

For MILKFOOD LIMITED
Sd/-
Rakesh Kumar Shakur
Company Secretary
Date: 05.12.2024
Place: New Delhi

APPOINTMENTS

INDIA INFRASTRUCTURE FINANCE COMPANY LIMITED (IIFCL)
(A Government of India Enterprise)
Registered Office: Plate A & B, 5th Floor, Office Block 2, NBCC Towers, East Kidwai Nagar, New Delhi-110 023
CIN: U67190DL2006GO144520

DIRECT RECRUITMENT FOR THE POST OF OFFICERS IN GRADE - A (ASSISTANT MANAGER) AT IIFCL (ON REGULAR BASIS)

IIFCL is a wholly owned Government of India company set up in 2006 to provide long-term financial assistance to viable infrastructure projects. As a long-term lending institution, IIFCL is amongst the most diversified public sector infrastructure lender in terms of eligible infrastructure sub-sectors and product offerings. IIFCL invites applications for the below post:

Post	Total No. of Vacancies
Assistant Manager (Grade-A)	40

Opening of Online Registration Gateway / Payment of Fees	December 07, 2024 (Saturday)
Closing of Online Registration Gateway / Payment of Fees	December 23, 2024 (Monday)

For detailed advertisement, please visit our Website <https://www.iifcl.in> (Recruitment Section)

Chief General Manager- HRD

SBI

Information Security Department, State Bank of India,
Global IT-Centre, Sec-11, CBD Belapur, Navi Mumbai - 400 706

CORRIGENDUM

RFP NO. SBI/GITC/ISD/2023-24/ISO/23(RFP-1336) DATE: 04.12.2024
With reference to above RFP for Engaging consultant firm for ISO 27001:2022 certification for State bank of India (SBI). For details, please visit "Procurement News" at <https://bank.sbi> and [https://etender.sbi/](https://etender.sbi/SBI/)

The last date and time for bid submission is on **09.12.2024 by 12:00 PM**
Place: Navi Mumbai Deputy General Manager (ISO) Information Security Department
Date: 06.12.2024

Chola
Financial Holdings

Cholamandalam Financial Holdings Limited
Regd. Office: 'Dare House', No. 234, N.S.C. Bose Road, Chennai - 600 001.
Tel: 044-4217770-5 & 044-25306486
E-mail ID: investorservices@cfhl.murugappa.com; Website: www.cholafhl.com
CIN:L6510TN1949PLC002905

NOTICE TO MEMBERS

Notice is hereby given pursuant to section 124(6) of the Companies Act, 2013 (the Act) and the provisions of the Investor Education and Protection Fund Authority (Accounting, Audit, Transfer and Refund) Rules, 2016 notified by the Ministry of Corporate Affairs (MCA).

As per the above provisions, all shares in respect of which dividends have not been paid or claimed for seven consecutive years or more are required to be transferred to the demat account of the Investor Education and Protection Fund (IEPF) Authority. In respect of the Interim Dividend declared in the financial year 2017-18, the due date for transfer of the shares is **12th March, 2025**. Individual communication is being sent to the concerned shareholders whose shares are liable to be transferred to IEPF Authority at the latest available address advising them to claim their dividends. The concerned shareholders are requested to make an application along with the requisite documents to the Company / Kfn Technologies Limited (RTA).

In case the Company / RTA does not receive the requisite documents by **20th February, 2025**, the Company shall, in compliance with the requirements of the said Rules, transfer the dividend/shares to the IEPF as per procedure stipulated in Rules, without any further notice.

Details of the shareholders including the name, folio number/DPI/Client ID and equity shares due for transfer to IEPF Authority are being uploaded on the Company's website at <http://www.cholafhl.com> for verification by concerned shareholders.

Shareholders may note that both unclaimed dividend and the shares transferred to the IEPF including all benefits accruing on such shares, if any, can be claimed by them from the IEPF Authority after following the due procedure prescribed in the Rules.

For further information / clarification, concerned shareholders may contact the Company or the RTA at the following address:

Cholamandalam Financial Holdings Limited Regd. Off: 'Dare House', No.234, N.S.C. Bose Road, Chennai - 600 001. Tel: 044-4217770-5 & 044-25306486 Email: investorservices@cfhl.murugappa.com Website: www.cholafhl.com	Kfn Technologies Limited Karyv Selenium Tower B, Plot 31 - 32, Gachibowli, Financial District, Nanakramguda, Hyderabad - 500 032 Toll Free No: 1800 309 400 & 040-25306486 Email: enward_ris@kfnitech.com Website: www.kfnitech.com or ris.kfnitech.com
---	---

Kind Attention: Shareholders holding securities in physical mode are requested to have their holdings dematerialised at the earliest. Further, as per SEBI mandate updation of KYC details with RTA and linking of PAN with Aadhar shall be completed at the earliest.

For Cholamandalam Financial Holdings Limited
E. Kirthika
Company Secretary
Chennai
December 05, 2024

NOTICE

For Inviting Expression of Interest for Transfer or Assignment of Not Readily Realisable Asset ("NRRRA") under Insolvency & Bankruptcy Code, 2016 ("Code") read with Regulation 37A of Insolvency & Bankruptcy Code of India (Liquidation Process) Regulations, 2016 in the matter of Easun Products of India Private Ltd., (In Liquidation)
CIN: U5102TN1964PTC005248:

Notice is hereby given by the undersigned to the public in general that the below mentioned Not Readily Realisable Assets (NRRRA) of Easun Products of India Private Ltd., (in Liquidation) ("Corporate Debtor") are being offered to the interested transferees or assignees under the provisions of the Insolvency & Bankruptcy Code, 2016 read with Regulation 37A of Insolvency & Bankruptcy Code of India (Liquidation Process) Regulations, 2016 on "As is Where is Whatever There is and Without Recourse Basis".

All the rights under PUFEE application filed in IAs No. 373/2023 filed under section 66 of the Insolvency & Bankruptcy Code, 2016 and pending before Hon'ble National Company Law Tribunal. All remaining unsecured/unrealised assets except cash and Balances in the Bank accounts of the Company to the tune of Rs.117 Crs. The carried forward loss as per the ITR for the AY 2022-23 to the tune of about Rs. 100 Crs.

Interested parties may send an email to liquidator @ liquidatoreasunproducts@gmail.com for further details. Following shall be the timelines:-

Date of Publication of Invitation of EOI	06/12/2024
Last date for submitting Eligibility documents	20/12/2024
Date of declaration of Eligible Participants	21/12/2024
Last date for Inspection/due diligence	28/12/2024
Last date for payment of EMD	29/12/2024
Last date for submission of detailed offer	31/12/2024

The Liquidator shall advise further process, terms and conditions etc. on review of offers received in consultation with the stakeholders' consultation committee. The Liquidator reserves right to reject all or any of the offers received.

G. Mukundan, Liquidator,
Easun Products of India Private Limited
29 A First Main Road, ERI Scheme,
Mogappair, Chennai - 600037
Mobile: +91-9444123537
Mail id: liquidatoreasunproducts@gmail.com

Date: 06-12-2024

INVITATION FOR EXPRESSIONS OF INTEREST FOR SALE / ASSIGNMENT OF OUTSTANDING DEBTS OWED BY MCLEOD RUSSEL INDIA LIMITED TO LENDERS UNDER SWISS CHALLENGE METHOD

McLeod Russel India Limited ("MRIL" or "Company") has availed / continues to avail debts from certain lenders ("Lenders") led by ICICI Bank Limited ("**Lead Bank**"), being a principal outstanding amount of Rs. 1,104.69 crores as on June 30, 2024.

The Lenders have proposed to offer and transfer the outstanding debts owed by the Company to the Lenders together with all associated rights, benefits and security interest created in their favour ("**Lenders Debt**") in terms of the Master Directions on Transfer of Loan Exposures dated 24 September, 2021 (as amended from time to time) ("**Master Directions**") and any other directions issued by the Reserve Bank of India from time to time, to ARCs/Banks/NBFCs/FIs and any other permitted transferees ("**Prospective Bidders**") who are eligible in terms of the Master Directions and the eligibility requirements specified in the deal summary as made available on the Process Advisor's website (www.pnbisil.com) under "Latest on PNBISIL" ("**Deal Summary**").

In terms of the Master Directions, the Lenders will undertake a **Swiss Challenge Bid Process** (the "**Bid Process**") on "All Cash" basis only. The transfer of the Debt to the successful bidder shall be on an "as is where is", "as is what is", "as is how is", "whatever is there is" and "without recourse basis" without any representation, warranty or indemnity by the Lenders, based on existing offer in hand ("**Anchor Bid**"). Considering that the auction is under the "Swiss Challenge Method", with the Anchor Bid being the base bid, the anchor bidder shall have specific preferential rights as set out in the Bid Process document and further have the right to match the highest bid in the manner as elaborated in the Bid Process document.

To conduct the Bid Process, the Lead Bank has mandated PNB Investment Services Limited ("**PNBISIL**" or "**Process Advisor**") to assist and advise the Lenders on the Bid Process and matters incidental thereto. PNBISIL, on behalf of the Lead Bank, hereby invites Expressions of Interest ("**EOI**") from eligible Prospective Bidders to acquire the outstanding debts.

Interested Prospective Bidders may refer to the Deal Summary (comprising of overview of company, process, offer and eligibility criteria for submitting the EOI) and the format and manner of submission of EOI, as made available on the Process Advisor's website (www.pnbisil.com) under "Latest on PNBISIL". All eligible interested Prospective Bidders should submit their EOI in the prescribed format along with all the annexures to participate in the Bid Process. Interested Prospective Bidders are required to submit the completed EOI (along with the duly executed annexures) electronically via email to ProjectBlend@pnbisil.com or physically at "PNB Investment Services Limited, PNB Pragati Towers, 2nd Floor, C-9, G Block, Bandra Kuria Complex, Bandra East, Mumbai - 400051". **The deadline for submission of EOI along with the duly executed annexures is 13th December, 2024 by 5.00 PM.**

Upon submission of EOI (including the duly executed annexures) by the Prospective Bidders, the eligible Prospective Bidders shall be shortlisted and would be allowed access to the Bid Process document and virtual data room containing further information for commencing due diligence in the account of **M/S McLeod Russel India Limited** and submit their irrevocable binding bids in accordance with the terms and timeline set out thereunder.

For any clarifications, please contact the following:

Contact Person	Designation	Telephone Number	Email ID
Ms. Baishali Panigrahi	SM, PNBISIL	+91-9324376969	ProjectBlend@pnbisil.com
Mr. Vijay Patil	DM, PNBISIL	+91-7045957047	

Note: Please note that Bid Process envisaged in this advertisement shall be subject to final approval of the Competent Authority of the Lenders. ICICI/ PNBISIL (on instructions of Lenders) reserves the right to cancel or modify the Bid Process and / or disqualify any Prospective Bidders without assigning any reason and without any liability. This is not an offer document and nothing contained herein shall constitute a binding offer or a commitment to sell any debt/ asset. Applicants should regularly visit the above website to keep themselves updated regarding clarifications/ amendments/ time extensions, if any. The Lenders reserve the right to amend and/ or annul this invitation including any timelines or the process therein, at any time, without giving or assigning any reasons or assuming any liability or costs. Any such amendment shall be available on the Process Advisor's website (www.pnbisil.com/) Virtual Data Room or shared through email with eligible Prospective Bidders. PNBISIL, Lead Bank or any other Lender shall not be held liable for any failure on part of the Prospective Bidders / eligible Prospective Bidders to keep themselves updated of such modifications.

ICICI Bank **PNB Investment Services Ltd.**
(A wholly owned subsidiary of Punjab National Bank)

Jay SPEAKS

The Art of War, boardroom edition.

BusinessStandard
Insight Out

To book your copy, SMS reaches to 67575 or email us at order@bmail.in

f hindia t hindia business-standard.com

